

 Print Page

Sri Guru Granth Sahib

Displaying 7 of

ਆਦੇਸੁ ਤਿਸੈ ਆਦੇਸੁ ॥

Aadhaes Thisai Aadhaes ||

I bow to Him, I humbly bow.

ਜਪੁ (ਮਃ ੧) ੨੯:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧

Jap Guru Nanak Dev

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥

Aadh Aneel Anaadh Anaahath Jug Jug Eaeko Vaes ||29||

The Primal One, the Pure Light, without beginning, without end. Throughout all the ages, He is One and the Same. ||29||

ਜਪੁ (ਮਃ ੧) ੨੯:੫ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧

Jap Guru Nanak Dev

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥

Eaekaa Maaee Jugath Viaaee Thin Chaelae Paravaan ||

The One Divine Mother conceived and gave birth to the three deities.

ਜਪੁ (ਮਃ ੧) ੩੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੨

Jap Guru Nanak Dev

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥

Eik Sansaaree Eik Bhanddaaree Eik Laaeae Dheebeaan ||

One, the Creator of the World; One, the Sustainer; and One, the Destroyer.

ਜਪੁ (ਮਃ ੧) ੩੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੨

Jap Guru Nanak Dev

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥

Jiv This Bhaavai Thivai Chalaavai Jiv Hovai Furamaan ||

He makes things happen according to the Pleasure of His Will. Such is His Celestial Order.

ਜਪੁ (ਮਃ ੧) ੩੦:੩ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੨

Jap Guru Nanak Dev

ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥

Ouhu Vaekhai Ounaa Nadhar N Aavai Bahuthaa Eaehu Viddaan ||

He watches over all, but none see Him. How wonderful this is!

ਜਪੁ (ਮਃ ੧) ੩੦:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੩

Jap Guru Nanak Dev

ਆਦੇਸੁ ਤਿਸੈ ਆਦੇਸੁ ॥

Aadhaes Thisai Aadhaes ॥

I bow to Him, I humbly bow.

ਜਪੁ (ਮਃ ੧) ੩੦:੫ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੩

Jap Guru Nanak Dev

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥

Aadh Aneel Anaadh Anaahath Jug Jug Eaeko Vaes ॥30॥

The Primal One, the Pure Light, without beginning, without end. Throughout all the ages, He is One and the Same. ॥30॥

ਜਪੁ (ਮਃ ੧) ੩੦:੬ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੪

Jap Guru Nanak Dev

ਆਸਣੁ ਲੋਇ ਲੋਇ ਭੰਡਾਰ ॥

Aasan Loe Loe Bhanddaar ॥

On world after world are His Seats of Authority and His Storehouses.

ਜਪੁ (ਮਃ ੧) ੩੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੪

Jap Guru Nanak Dev

ਜੋ ਕਿਛੁ ਪਾਇਆ ਸੁ ਏਕਾ ਵਾਰ ॥

Jo Kishh Paaeiaa S Eaekaa Vaar ॥

Whatever was put into them, was put there once and for all.

ਜਪੁ (ਮਃ ੧) ੩੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੫

Jap Guru Nanak Dev

ਕਰਿ ਕਰਿ ਵੇਖੈ ਸਿਰਜਣਹਾਰੁ ॥

Kar Kar Vaekhai Sirajanehaar ॥

Having created the creation, the Creator Lord watches over it.

ਜਪੁ (ਮਃ ੧) ੩੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੫

Jap Guru Nanak Dev

ਨਾਨਕ ਸਚੇ ਕੀ ਸਾਚੀ ਕਾਰ ॥

Naanak Sachae Kee Saachee Kaar ॥

O Nanak, True is the Creation of the True Lord.

ਜਪੁ (ਮਃ ੧) ੩੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੫

Jap Guru Nanak Dev

ਆਦੇਸੁ ਤਿਸੈ ਆਦੇਸੁ ॥

Aadhaes Thisai Aadhaes ॥

I bow to Him, I humbly bow.

ਜਪੁ (ਮਃ ੧) ੩੧:੫ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੫

Jap Guru Nanak Dev

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥

Aadh Aneel Anaadh Anaahath Jug Jug Eaeko Vaes ॥31॥

The Primal One, the Pure Light, without beginning, without end. Throughout all the ages, He is One and the Same. ॥31॥

ਜਪੁ (ਮਃ ੧) ੩੧:੬ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੬

Jap Guru Nanak Dev

ਇਕ ਦੁ ਜੀਭੋ ਲਖ ਹੋਹਿ ਲਖ ਹੋਵਹਿ ਲਖ ਵੀਸ ॥

Eik Dhoo Jeebha Lakh Hohi Lakh Hovehi Lakh Vees ॥

If I had 100,000 tongues, and these were then multiplied twenty times more, with each tongue,

ਜਪੁ (ਮਃ ੧) ੩੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੬

Jap Guru Nanak Dev

ਲਖੁ ਲਖੁ ਗੋੜਾ ਆਖੀਅਹਿ ਏਕੁ ਨਾਮੁ ਜਗਦੀਸ ॥

Lakh Lakh Gaerraa Aakheeahi Eaek Naam Jagadhees ॥

I would repeat, hundreds of thousands of times, the Name of the One, the Lord of the Universe.

ਜਪੁ (ਮਃ ੧) ੩੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੭

Jap Guru Nanak Dev

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥

Eaeth Raahi Path Pavarreeaa Charreeai Hoe Eikees ॥

Along this path to our Husband Lord, we climb the steps of the ladder, and come to merge with Him.

ਜਪੁ (ਮਃ ੧) ੩੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੭

Jap Guru Nanak Dev

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

Sun Galaa Aakaas Kee Keettaa Aaee Rees ॥

Hearing of the etheric realms, even worms long to come back home.

ਜਪੁ (ਮਃ ੧) ੩੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੮

Jap Guru Nanak Dev

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥

Naanak Nadharee Paaeeai Koorree Koorrai Thees ॥32॥

O Nanak, by His Grace He is obtained. False are the boastings of the false. ॥32॥

ਜਪੁ (ਮਃ ੧) ੩੨:੫ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੯
Jap Guru Nanak Dev

ਆਖਣਿ ਜੋਰੁ ਚੁਪੈ ਨਹ ਜੋਰੁ ॥

Aakhan Jor Chupai Neh Jor ||

No power to speak, no power to keep silent.

ਜਪੁ (ਮਃ ੧) ੩੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੯
Jap Guru Nanak Dev

ਜੋਰੁ ਨ ਮੰਗਣਿ ਦੇਣਿ ਨ ਜੋਰੁ ॥

Jor N Mangan Dhaen N Jor ||

No power to beg, no power to give.

ਜਪੁ (ਮਃ ੧) ੩੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੯
Jap Guru Nanak Dev

ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥

Jor N Jeevan Maran Neh Jor ||

No power to live, no power to die.

ਜਪੁ (ਮਃ ੧) ੩੩:੩ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੯
Jap Guru Nanak Dev

ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥

Jor N Raaj Maal Man Sor ||

No power to rule, with wealth and occult mental powers.

ਜਪੁ (ਮਃ ੧) ੩੩:੪ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੯
Jap Guru Nanak Dev

ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥

Jor N Surathee Giaan Veechaar ||

No power to gain intuitive understanding, spiritual wisdom and meditation.

ਜਪੁ (ਮਃ ੧) ੩੩:੫ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੦
Jap Guru Nanak Dev

ਜੋਰੁ ਨ ਜੁਗਤੀ ਛੁਟੈ ਸੰਸਾਰੁ ॥

Jor N Jugathee Shhuttai Sansaar ||

No power to find the way to escape from the world.

ਜਪੁ (ਮਃ ੧) ੩੩:੬ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੦
Jap Guru Nanak Dev



Jis Hathh Jor Kar Vaekhai Soe ||

He alone has the Power in His Hands. He watches over all.

ਜਪੁ (ਮਃ ੧) ੩੩:੭ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੦

Jap Guru Nanak Dev

ਨਾਨਕ ਉਤਮੁ ਨੀਚੁ ਨ ਕੋਇ ॥੩੩॥

Naanak Outham Neech N Koe ||33||

O Nanak, no one is high or low. ||33||

ਜਪੁ (ਮਃ ੧) ੩੩:੮ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੧

Jap Guru Nanak Dev

ਰਾਤੀ ਰੁਤੀ ਥਿਤੀ ਵਾਰ ॥

Raathee Ruthee Thhithee Vaar ||

Nights, days, weeks and seasons;

ਜਪੁ (ਮਃ ੧) ੩੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੧

Jap Guru Nanak Dev

ਪਵਣੁ ਪਾਣੀ ਅਗਨੀ ਪਾਤਾਲ ॥

Pavan Paanee Aganee Paathaal ||

Wind, water, fire and the nether regions

ਜਪੁ (ਮਃ ੧) ੩੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੧

Jap Guru Nanak Dev

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥

This Vich Dhharathee Thhaap Rakhee Dharam Saal ||

In the midst of these, He established the earth as a home for Dharma.

ਜਪੁ (ਮਃ ੧) ੩੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੨

Jap Guru Nanak Dev

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥

This Vich Jeea Jugath Kae Rang ||

Upon it, He placed the various species of beings.

ਜਪੁ (ਮਃ ੧) ੩੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੨

Jap Guru Nanak Dev

ਤਿਨ ਕੇ ਨਾਮ ਅਨੇਕ ਅਨੰਤ ॥

Thin Kae Naam Anaek Ananth ||

Their names are uncounted and endless.

ਜਪੁ (ਮਃ ੧) ੩੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੨

Jap Guru Nanak Dev

ਕਰਮੀ ਕਰਮੀ ਹੋਇ ਵੀਚਾਰੁ ॥

Karamee Karamee Hoe Veechaar ||

By their deeds and their actions, they shall be judged.

ਜਪੁ (ਮਃ ੧) ੩੪:੬ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੩

Jap Guru Nanak Dev

ਸਚਾ ਆਪਿ ਸਚਾ ਦਰਬਾਰੁ ॥

Sachaa Aap Sachaa Dharabaar ||

God Himself is True, and True is His Court.

ਜਪੁ (ਮਃ ੧) ੩੪:੭ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੩

Jap Guru Nanak Dev

ਤਿਥੈ ਸੋਹਨਿ ਪੰਚ ਪਰਵਾਣੁ ॥

Thithhai Sohan Panch Paravaan ||

There, in perfect grace and ease, sit the self-elect, the self-realized Saints.

ਜਪੁ (ਮਃ ੧) ੩੪:੮ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੩

Jap Guru Nanak Dev

ਨਦਰੀ ਕਰਮਿ ਪਵੈ ਨੀਸਾਣੁ ॥

Nadharee Karam Pavai Neesaan ||

They receive the Mark of Grace from the Merciful Lord.

ਜਪੁ (ਮਃ ੧) ੩੪:੯ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੩

Jap Guru Nanak Dev

ਕਚ ਪਕਾਈ ਓਥੈ ਪਾਇ ॥

Kach Pakaaee Outhhai Paae ||

The ripe and the unripe, the good and the bad, shall there be judged.

ਜਪੁ (ਮਃ ੧) ੩੪:੧੦ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੪

Jap Guru Nanak Dev

ਨਾਨਕ ਗਇਆ ਜਾਪੈ ਜਾਇ ॥੩੪॥

Naanak Gaeiaa Jaapai Jaae ||34||

O Nanak, when you go home, you will see this. ||34||

ਜਪੁ (ਮਃ ੧) ੩੪:੧੧ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੪

Jap Guru Nanak Dev

ਧਰਮ ਖੰਡ ਕਾ ਏਹੋ ਧਰਮੁ ॥

Dhharam Khandd Kaa Eaeho Dhharam ||

This is righteous living in the realm of Dharma.

ਜਪੁ (ਮਃ ੧) ੨੫:੧ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੪

Jap Guru Nanak Dev

ਗਿਆਨ ਖੰਡ ਕਾ ਆਖਹੁ ਕਰਮੁ ॥

Giaan Khandd Kaa Aakhahu Karam ||

And now we speak of the realm of spiritual wisdom.

ਜਪੁ (ਮਃ ੧) ੨੫:੨ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੫

Jap Guru Nanak Dev

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥

Kaethae Pavan Paanee Vaisanthar Kaethae Kaan Mehaes ||

So many winds, waters and fires; so many Krishnas and Shivas.

ਜਪੁ (ਮਃ ੧) ੨੫:੩ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੫

Jap Guru Nanak Dev

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥

Kaethae Baramae Ghaarrath Gharreeahi Roop Rang Kae Vaes ||

So many Brahmas, fashioning forms of great beauty, adorned and dressed in many colors.

ਜਪੁ (ਮਃ ੧) ੨੫:੪ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੫

Jap Guru Nanak Dev

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥

Kaetheeaa Karam Bhoomee Maer Kaethae Kaethae Dhoo Oupadhaes ||

So many worlds and lands for working out karma. So very many lessons to be learned!

ਜਪੁ (ਮਃ ੧) ੨੫:੫ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੬

Jap Guru Nanak Dev

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥

Kaethae Eindh Chandh Soor Kaethae Kaethae Manddal Dhaes ||

So many Indras, so many moons and suns, so many worlds and lands.

ਜਪੁ (ਮਃ ੧) ੨੫:੬ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੬

Jap Guru Nanak Dev

ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥

Kaethae Sidhh Budhh Naathh Kaethae Kaethae Dhaevee Vaes ||

So many Siddhas and Buddhas, so many Yogic masters. So many goddesses of various kinds.

ਜਪੁ (ਮਃ ੧) ੨੫:੭ - ਗੁਰੂ ਗ੍ਰੰਥ ਸਾਹਿਬ: ਅੰਗ ੭ ਪੰ. ੧੭

Jap Guru Nanak Dev

ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥

Kaethae Dhaev Dhaanav Mun Kaethae Kaethae Rathan Samundh ||

So many demi-gods and demons, so many silent sages. So many oceans of jewels.

ਜਪੁ (ਮਃ ੧) ੩੫:੯ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੭

Jap Guru Nanak Dev

ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ||

Kaetheeaa Khaanee Kaetheeaa Baanee Kaethae Paath Narindh ||

So many ways of life, so many languages. So many dynasties of rulers.

ਜਪੁ (ਮਃ ੧) ੩੫:੯ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੯

Jap Guru Nanak Dev

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ||੩੫||

Kaetheeaa Surathee Saevak Kaethae Naanak Anth N Anth ||35||

So many intuitive people, so many selfless servants. O Nanak, His limit has no limit! ||35||

ਜਪੁ (ਮਃ ੧) ੩੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੯

Jap Guru Nanak Dev

ਗਿਆਨ ਖੰਡ ਮਹਿ ਗਿਆਨੁ ਪਰਚੰਡੁ ||

Giaan Khandd Mehi Giaan Parachandd ||

In the realm of wisdom, spiritual wisdom reigns supreme.

ਜਪੁ (ਮਃ ੧) ੩੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੯

Jap Guru Nanak Dev

ਤਿਥੈ ਨਾਦ ਬਿਨੋਦ ਕੋਡ ਅਨੰਦੁ ||

Thithhai Naadh Binodh Kodd Anandh ||

The Sound-current of the Naad vibrates there, amidst the sounds and the sights of bliss.

ਜਪੁ (ਮਃ ੧) ੩੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੯

Jap Guru Nanak Dev